

 Print Page

Sri Guru Granth Sahib

Displaying 1145 of

ਦੁਖੁ ਸੁਖੁ ਹਮਰਾ ਤਿਸ ਹੀ ਪਾਸਾ ॥

Dhukh Sukh Hamaraa This Hee Paasaa ||

I place my pain and pleasure before Him.

ਭੈਰਉ (ਮਃ ੫) (੩੨) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੫ ਪੰ. ੧

Raag Bhaira-o Guru Arjan Dev

ਰਾਖਿ ਲੀਨੋ ਸਭੁ ਜਨ ਕਾ ਪੜਦਾ ॥

Raakh Leeno Sabh Jan Kaa Parradhaa ||

He covers the faults of His humble servant.

ਭੈਰਉ (ਮਃ ੫) (੩੨) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੫ ਪੰ. ੧

Raag Bhaira-o Guru Arjan Dev

ਨਾਨਕੁ ਤਿਸ ਕੀ ਉਸਤਤਿ ਕਰਦਾ ॥੪॥੧੯॥੩੨॥

Naanak This Kee Ousathath Karadhaa ||4||19||32||

Nanak sings His Praises. ||4||19||32||

ਭੈਰਉ (ਮਃ ੫) (੩੨) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੫ ਪੰ. ੧

Raag Bhaira-o Guru Arjan Dev

ਭੈਰਉ ਮਹਲਾ ੫ ॥

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੫

ਰੋਵਨਹਾਰੀ ਰੋਜੁ ਬਨਾਇਆ ॥

Rovanehaaree Roj Banaaeiaa ||

The whiner whines every day.

ਭੈਰਉ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੫ ਪੰ. ੨

Raag Bhaira-o Guru Arjan Dev

ਬਲਨ ਬਰਤਨ ਕਉ ਸਨਬੰਧੁ ਚਿਤਿ ਆਇਆ ॥

Balan Barathan Ko Sanabandhh Chith Aaeiaa ||

His attachment to his household and entanglements cloud his mind.

ਭੈਰਉ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੫ ਪੰ. ੨

Raag Bhaira-o Guru Arjan Dev

ਬੁਝਿ ਬੈਰਾਗੁ ਕਰੇ ਜੇ ਕੋਇ ॥

Boojh Bairaag Karae Jae Koe ||

If someone becomes detached through understanding,

ਭੈਰਉ (ਮਃ ੫) (੩੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੫ ਪੰ. ੩

Raag Bhaira-o Guru Arjan Dev

ਜਨਮ ਮਰਣ ਫਿਰਿ ਸੋਗੁ ਨ ਹੋਇ ॥੧॥

Janam Maran Fir Sog N Hoe ||1||

He will not have to suffer in birth and death again. ||1||

ਭੈਰਉ (ਮਃ ੫) (੩੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੫ ਪੰ. ੩

Raag Bhaira-o Guru Arjan Dev

ਬਿਖਿਆ ਕਾ ਸਭੁ ਧੰਧੁ ਪਸਾਰੁ ॥

Bikhiaa Kaa Sabh Dhhandhh Pasaar ||

All of his conflicts are extensions of his corruption.

ਭੈਰਉ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੫ ਪੰ. ੩

Raag Bhaira-o Guru Arjan Dev

ਵਿਰਲੈ ਕੀਨੋ ਨਾਮ ਅਧਾਰੁ ॥੧॥ ਰਹਾਉ ॥

Viralai Keeno Naam Adhhaar ||1|| Rehaao ||

How rare is that person who takes the Naam as his Support. ||1||Pause||

ਭੈਰਉ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੫ ਪੰ. ੪

Raag Bhaira-o Guru Arjan Dev

ਤ੍ਰਿਬਿਧਿ ਮਾਇਆ ਰਹੀ ਬਿਆਪਿ ॥

Thribidhh Maaeiaa Rehee Biaap ||

The three-phased Maya infects all.

ਭੈਰਉ (ਮਃ ੫) (੩੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੫ ਪੰ. ੪

Raag Bhaira-o Guru Arjan Dev

ਜੋ ਲਪਟਾਨੋ ਤਿਸੁ ਦੁਖ ਸੰਤਾਪ ॥

Jo Lapattaano This Dhookh Santhaap ||

Whoever clings to it suffers pain and sorrow.

ਭੈਰਉ (ਮਃ ੫) (੩੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੫ ਪੰ. ੪

Raag Bhaira-o Guru Arjan Dev

ਸੁਖੁ ਨਾਹੀ ਬਿਨੁ ਨਾਮ ਧਿਆਏ ॥

Sukh Naahee Bin Naam Dhiaaeae ||

There is no peace without meditating on the Naam, the Name of the Lord.

ਭੈਰਉ (ਮਃ ੫) (੩੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੫

Raag Bhaira-o Guru Arjan Dev

ਨਾਮ ਨਿਧਾਨੁ ਬਡਭਾਗੀ ਪਾਏ ॥੨॥

Naam Nidhhaan Baddabhaagee Paaeae ||2||

By great good fortune, the treasure of the Naam is received. ||2||

ਭੈਰਉ (ਮਃ ੫) (੩੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੫

Raag Bhaira-o Guru Arjan Dev

ਸ੍ਵਾਂਗੀ ਸਿਉ ਜੋ ਮਨੁ ਰੀਝਾਵੈ ॥

Svaangee Sio Jo Man Reejhaavai ||

One who loves the actor in his mind,

ਭੈਰਉ (ਮਃ ੫) (੩੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੫

Raag Bhaira-o Guru Arjan Dev

ਸ੍ਵਾਗਿ ਉਤਾਰਿਐ ਫਿਰਿ ਪਛੁਤਾਵੈ ॥

Svaag Outhaariai Fir Pashhuthaavai ||

Later regrets it when the actor takes off his costume.

ਭੈਰਉ (ਮਃ ੫) (੩੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੬

Raag Bhaira-o Guru Arjan Dev

ਮੇਘ ਕੀ ਛਾਇਆ ਜੈਸੇ ਬਰਤਨਹਾਰ ॥

Maegh Kee Shhaaeiaa Jisae Barathanehaar ||

The shade from a cloud is transitory,

ਭੈਰਉ (ਮਃ ੫) (੩੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੬

Raag Bhaira-o Guru Arjan Dev

ਤੈਸੇ ਪਰਪੰਚੁ ਮੋਹ ਬਿਕਾਰ ॥੩॥

Thaiso Parapanch Moh Bikaar ||3||

Like the worldly paraphernalia of attachment and corruption. ||3||

ਭੈਰਉ (ਮਃ ੫) (੩੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੬

Raag Bhaira-o Guru Arjan Dev

ਏਕ ਵਸਤੁ ਜੇ ਪਾਵੈ ਕੋਇ ॥

Eaek Vasath Jae Paavai Koe ||

If someone is blessed with the singular substance,

ਭੈਰਉ (ਮਃ ੫) (੩੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੭

Raag Bhaira-o Guru Arjan Dev

ਪੂਰਨ ਕਾਜੁ ਤਾਹੀ ਕਾ ਹੋਇ ॥

Pooran Kaaj Thaahee Kaa Hoe ||

Then all of his tasks are accomplished to perfection.

ਭੈਰਉ (ਮਃ ੫) (੩੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੭

Raag Bhaira-o Guru Arjan Dev

ਗੁਰ ਪ੍ਰਸਾਦਿ ਜਿਨਿ ਪਾਇਆ ਨਾਮੁ ॥

Gur Prasaadh Jin Paaeiaa Naam ||

One who obtains the Naam, by Guru's Grace

ਭੈਰਉ (ਮਃ ੫) (੩੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੭

Raag Bhaira-o Guru Arjan Dev

ਨਾਨਕ ਆਇਆ ਸੋ ਪਰਵਾਨੁ ॥੪॥੨੦॥੩੩॥

Naanak Aaeiaa So Paravaan ||4||20||33||

- O Nanak, his coming into the world is certified and approved. ||4||20||33||

ਭੈਰਉ (ਮਃ ੫) (੩੩) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੮

Raag Bhaira-o Guru Arjan Dev

ਭੈਰਉ ਮਹਲਾ ੫ ॥

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੫

ਸੰਤ ਕੀ ਨਿੰਦਾ ਜੋਨੀ ਭਵਨਾ ॥

Santh Kee Nindhaa Jonee Bhavanaa ||

Slandering the Saints, the mortal wanders in reincarnation.

ਭੈਰਉ (ਮਃ ੫) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੮

Raag Bhaira-o Guru Arjan Dev

ਸੰਤ ਕੀ ਨਿੰਦਾ ਰੋਗੀ ਕਰਨਾ ॥

Santh Kee Nindhaa Rogee Karanaa ||

Slandering the Saints, he is diseased.

ਭੈਰਉ (ਮਃ ੫) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੮

Raag Bhaira-o Guru Arjan Dev

ਸੰਤ ਕੀ ਨਿੰਦਾ ਦੁਖ ਸਹਾਮ ॥

Santh Kee Nindhaa Dhookh Sehaam ||

Slandering the Saints, he suffers in pain.

ਭੈਰਉ (ਮਃ ੫) (੩੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੯

Raag Bhaira-o Guru Arjan Dev

ਡਾਨੁ ਦੈਤ ਨਿੰਦਕ ਕਉ ਜਾਮ ॥੧॥

Ddaan Dhaith Nindhak Ko Jaam ||1||

The slanderer is punished by the Messenger of Death. ||1||

ਭੈਰਉ (ਮਃ ੫) (੩੪) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੫ ਪੰ. ੯

Raag Bhaira-o Guru Arjan Dev

ਸੰਤਸੰਗਿ ਕਰਹਿ ਜੋ ਬਾਦੁ ॥

Santhasang Karehi Jo Baadh ||

Those who argue and fight with the Saints

ਭੈਰਉ (ਮਃ ੫) (੩੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੫ ਪੰ. ੯

Raag Bhaira-o Guru Arjan Dev

ਤਿਨ ਨਿੰਦਕ ਨਾਹੀ ਕਿਛੁ ਸਾਦੁ ॥੧॥ ਰਹਾਉ ॥

Thin Nindhak Naahee Kishh Saadh ||1|| Rehaao ||

- those slanderers find no happiness at all. ||1||Pause||

ਭੈਰਉ (ਮਃ ੫) (੩੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੫ ਪੰ. ੧੦

Raag Bhaira-o Guru Arjan Dev

ਭਗਤ ਕੀ ਨਿੰਦਾ ਕੰਧੁ ਛੇਦਾਵੈ ॥

Bhagath Kee Nindhaa Kandhh Shhaedhaavai ||

Slandering the devotees, the wall of the mortal's body is shattered.

ਭੈਰਉ (ਮਃ ੫) (੩੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੫ ਪੰ. ੧੦

Raag Bhaira-o Guru Arjan Dev

ਭਗਤ ਕੀ ਨਿੰਦਾ ਨਰਕੁ ਭੁੰਚਾਵੈ ॥

Bhagath Kee Nindhaa Narak Bhunchaavai ||

Slandering the devotees, he suffers in hell.

ਭੈਰਉ (ਮਃ ੫) (੩੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੫ ਪੰ. ੧੦

Raag Bhaira-o Guru Arjan Dev

ਭਗਤ ਕੀ ਨਿੰਦਾ ਗਰਭ ਮਹਿ ਗਲੈ ॥

Bhagath Kee Nindhaa Garabh Mehi Galai ||

Slandering the devotees, he rots in the womb.

ਭੈਰਉ (ਮਃ ੫) (੩੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੫ ਪੰ. ੧੧

Raag Bhaira-o Guru Arjan Dev

ਭਗਤ ਕੀ ਨਿੰਦਾ ਰਾਜ ਤੇ ਟਲੈ ॥੨॥

Bhagath Kee Nindhaa Raaj Thae Ttalai ||2||

Slandering the devotees, he loses his realm and power. ||2||

ਭੈਰਉ (ਮਃ ੫) (੩੪) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੫ ਪੰ. ੧੧

Raag Bhaira-o Guru Arjan Dev

ਨਿੰਦਕ ਕੀ ਗਤਿ ਕਤਹੂ ਨਾਹਿ ॥

Nindhak Kee Gath Kathehoo Naahi ||

The slanderer finds no salvation at all.

ਭੈਰਉ (ਮਃ ੫) (੩੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੧

Raag Bhaira-o Guru Arjan Dev

ਆਪਿ ਬੀਜਿ ਆਪੇ ਹੀ ਖਾਹਿ ॥

Aap Beej Aapae Hee Khaahi ||

He eats only that which he himself has planted.

ਭੈਰਉ (ਮਃ ੫) (੩੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੨

Raag Bhaira-o Guru Arjan Dev

ਚੋਰ ਜਾਰ ਜੁਆਰ ਤੇ ਬੁਰਾ ॥

Chor Jaar Jooaar Thae Buraa ||

He is worse than a thief, a lecher, or a gambler.

ਭੈਰਉ (ਮਃ ੫) (੩੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੨

Raag Bhaira-o Guru Arjan Dev

ਅਣਹੋਦਾ ਭਾਰੁ ਨਿੰਦਕਿ ਸਿਰਿ ਧਰਾ ॥੩॥

Anehodhaa Bhaar Nindhak Sir Dhharaa ||3||

The slanderer places an unbearable burden upon his head. ||3||

ਭੈਰਉ (ਮਃ ੫) (੩੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੨

Raag Bhaira-o Guru Arjan Dev

ਪਾਰਬ੍ਰਹਮ ਕੇ ਭਗਤ ਨਿਰਵੈਰ ॥

Paarabreham Kae Bhagath Niravair ||

The devotees of the Supreme Lord God are beyond hate and vengeance.

ਭੈਰਉ (ਮਃ ੫) (੩੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੩

Raag Bhaira-o Guru Arjan Dev

ਸੋ ਨਿਸਤਰੈ ਜੋ ਪੂਜੈ ਪੈਰ ॥

So Nisatharai Jo Poojai Pair ||

Whoever worships their feet is emancipated.

ਭੈਰਉ (ਮਃ ੫) (੩੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੩

Raag Bhaira-o Guru Arjan Dev

ਆਦਿ ਪੁਰਖਿ ਨਿੰਦਕੁ ਭੋਲਾਇਆ ॥

Aadh Purakh Nindhak Bholaeiaa ||

The Primal Lord God has deluded and confused the slanderer.

ਭੈਰਉ (ਮਃ ੫) (੩੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੩

Raag Bhaira-o Guru Arjan Dev

ਨਾਨਕ ਕਿਰਤੁ ਨ ਜਾਇ ਮਿਟਾਇਆ ॥੪॥੨੧॥੩੪॥

Naanak Kirath N Jaae Mittaaeiaa ||4||21||34||

O Nanak, the record of one's past actions cannot be erased. ||4||21||34||

ਭੈਰਉ (ਮਃ ੫) (੩੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੩

Raag Bhaira-o Guru Arjan Dev

ਭੈਰਉ ਮਹਲਾ ੫ ॥

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੫

ਨਾਮੁ ਹਮਾਰੈ ਬੇਦ ਅਰੁ ਨਾਦ ॥

Naam Hamaarai Baedh Ar Naadh ||

The Naam, the Name of the Lord, is for me the Vedas and the Sound-current of the Naad.

ਭੈਰਉ (ਮਃ ੫) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੪

Raag Bhaira-o Guru Arjan Dev

ਨਾਮੁ ਹਮਾਰੈ ਪੂਰੇ ਕਾਜ ॥

Naam Hamaarai Poorae Kaaj ||

Through the Naam, my tasks are perfectly accomplished.

ਭੈਰਉ (ਮਃ ੫) (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੪

Raag Bhaira-o Guru Arjan Dev

ਨਾਮੁ ਹਮਾਰੈ ਪੂਜਾ ਦੇਵ ॥

Naam Hamaarai Poojaa Dhaev ||

The Naam is my worship of deities.

ਭੈਰਉ (ਮਃ ੫) (੩੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੫

Raag Bhaira-o Guru Arjan Dev

ਨਾਮੁ ਹਮਾਰੈ ਗੁਰ ਕੀ ਸੇਵ ॥੧॥

Naam Hamaarai Gur Kee Saev ||1||

The Naam is my service to the Guru. ||1||

ਭੈਰਉ (ਮਃ ੫) (੩੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੫

Raag Bhaira-o Guru Arjan Dev

ਗੁਰਿ ਪੂਰੈ ਦ੍ਰਿੜਿਓ ਹਰਿ ਨਾਮੁ ॥

Gur Poorai Dhrirriou Har Naam ||

The Perfect Guru has implanted the Naam within me.

ਭੈਰਉ (ਮਃ ੫) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੫

Raag Bhaira-o Guru Arjan Dev

ਸਭ ਤੇ ਉਤਮੁ ਹਰਿ ਹਰਿ ਕਾਮੁ ॥੧॥ ਰਹਾਉ ॥

Sabh Thae Ootham Har Har Kaam ||1|| Rehaao ||

The highest task of all is the Name of the Lord, Har, Har. ||1||Pause||

ਭੈਰਉ (ਮਃ ੫) (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੬

Raag Bhaira-o Guru Arjan Dev

ਨਾਮੁ ਹਮਾਰੈ ਮਜਨ ਇਸਨਾਨੁ ॥

Naam Hamaarai Majan Eisanaan ||

The Naam is my cleansing bath and purification.

ਭੈਰਉ (ਮਃ ੫) (੩੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੬

Raag Bhaira-o Guru Arjan Dev

ਨਾਮੁ ਹਮਾਰੈ ਪੂਰਨ ਦਾਨੁ ॥

Naam Hamaarai Pooran Dhaan ||

The Naam is my perfect donation of charity.

ਭੈਰਉ (ਮਃ ੫) (੩੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੬

Raag Bhaira-o Guru Arjan Dev

ਨਾਮੁ ਲੈਤ ਤੇ ਸਗਲ ਪਵੀਤ ॥

Naam Laith Thae Sagal Paveeth ||

Those who repeat the Naam are totally purified.

ਭੈਰਉ (ਮਃ ੫) (੩੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੭

Raag Bhaira-o Guru Arjan Dev

ਨਾਮੁ ਜਪਤ ਮੇਰੇ ਭਾਈ ਮੀਤ ॥੨॥

Naam Japath Maerae Bhaaee Meeth ||2||

Those who chant the Naam are my friends and Siblings of Destiny. ||2||

ਭੈਰਉ (ਮਃ ੫) (੩੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੭

Raag Bhaira-o Guru Arjan Dev

ਨਾਮੁ ਹਮਾਰੈ ਸਉਣੁ ਸੰਜੋਗੁ ॥

Naam Hamaarai Soun Sanjog ||

The Naam is my auspicious omen and good fortune.

ਭੈਰਉ (ਮਃ ੫) (੩੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੭

Raag Bhaira-o Guru Arjan Dev

ਨਾਮੁ ਹਮਾਰੈ ਤ੍ਰਿਪਤਿ ਸੁਭੋਗ ॥

Naam Hamaarai Thripath Subhog ||

The Naam is the sublime food which satisfies me.

ਭੈਰਉ (ਮਃ ੫) (੩੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੮

Raag Bhaira-o Guru Arjan Dev

ਨਾਮੁ ਹਮਾਰੈ ਸਗਲ ਆਚਾਰ ॥

Naam Hamaarai Sagal Aachaar ||

The Naam is my good conduct.

ਭੈਰਉ (ਮਃ ੫) (੩੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੮

Raag Bhaira-o Guru Arjan Dev

ਨਾਮੁ ਹਮਾਰੈ ਨਿਰਮਲ ਬਿਉਹਾਰ ॥੩॥

Naam Hamaarai Niramal Biouhaar ||3||

The Naam is my immaculate occupation. ||3||

ਭੈਰਉ (ਮਃ ੫) (੩੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੮

Raag Bhaira-o Guru Arjan Dev

ਜਾ ਕੈ ਮਨਿ ਵਸਿਆ ਪ੍ਰਭੁ ਏਕੁ ॥

Jaa Kai Man Vasiaa Prabh Eaek ||

All those humble beings whose minds are filled with the One God

ਭੈਰਉ (ਮਃ ੫) (੩੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੮

Raag Bhaira-o Guru Arjan Dev

ਸਗਲ ਜਨਾ ਕੀ ਹਰਿ ਹਰਿ ਟੇਕ ॥

Sagal Janaa Kee Har Har Ttaek ||

Have the Support of the Lord, Har, Har.

ਭੈਰਉ (ਮਃ ੫) (੩੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੯

Raag Bhaira-o Guru Arjan Dev

ਮਨਿ ਤਨਿ ਨਾਨਕ ਹਰਿ ਗੁਣ ਗਾਉ ॥

Man Than Naanak Har Gun Gaaou ||

O Nanak, sing the Glorious Praises of the Lord with your mind and body.

ਭੈਰਉ (ਮਃ ੫) (੩੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੯

Raag Bhaira-o Guru Arjan Dev

ਸਾਧਸੰਗਿ ਜਿਸੁ ਦੇਵੈ ਨਾਉ ॥੪॥੨੨॥੩੫॥

Saadhhasang Jis Dhaevai Naaou ||4||22||35||

In the Saadh Sangat, the Company of the Holy, the Lord bestows His Name. ||4||22||35||

ਭੈਰਉ (ਮਃ ੫) (੩੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੫ ਪੰ. ੧੯

Raag Bhaira-o Guru Arjan Dev

